



Punjab Government Gazette

Published by Authority

No. 21]

CHANDIGARH, FRIDAY, MAY 26, 2023 (JYAISTHA 5), 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 30 ਜੂਨ, 2022

ਨੰ:ੳਵ/7160.—ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵੱਲੋਂ Punjab Medical Representatives' Association (PMRA) (Regd.), National Road, Ghumar Mandi, Ludhiana ਵਿੱਚ (1) M/s Cadila Pharmaceuticals Limited, Cadila Corporate Campus, Sarkhej-Dholka Road, Bhat Ahmedabad, Gujarat, India through its Managing Director ਅਤੇ (2) M/s Cadila Pharmaceuticals Limited, Cadila Corporate Campus, Sarkhej-Dholka Road, Bhat Ahmedabad, Gujarat, India through HR Director ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਇ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.ਓ.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ—

“ਕੀ ਅਦਾਰੇ ਦੇ ਪ੍ਰਬੰਧਕਾਂ ਵੱਲੋਂ ਮੰਗ ਪੱਤਰ ਨਾਲ ਨੱਥੀ ਲਿਸਟ ਵਿਚਲੇ 14 ਕਿਰਤੀਆਂ ਨੂੰ ਗੈਰ-ਕਾਨੂੰਨੀ ਢੰਗਾਂ ਰਾਹੀਂ ਧਮਕਾਕੇ, ਉਹਨਾਂ ਦੀ ਬਦਲੀ, ਸੇਵਾ ਸਮਾਪਤੀ ਆਦਿ ਦੀਆਂ ਧਮਕੀਆਂ ਦੇਣ ਦੀ ਕਾਰਵਾਈ ਆਈ.ਡੀ ਐਕਟ, 1947 ਦੀ ਧਾਰਾ 2(ra) ਅਧੀਨ ਸ਼ਡਿਊਲ-5 ਦੇ ਪਾਰਟ-1 ਅਨੁਸਾਰ ਪ੍ਰਬੰਧਕਾਂ ਦੇ ਪੱਧਰ ਤੇ ਅਨਫੇਅਰ ਪ੍ਰੈਕਟਿਸ ਬਣਦੀ ਹੈ? ਜੇਕਰ ਹਾਂ, ਤਾਂ ਇਸ ਸਬੰਧ ਵਿੱਚ ਕੀ ਨਿਰਣਾ ਹੋਣਾ ਚਾਹੀਦਾ ਹੈ?”

ਅਰੁਣ ਸੇਖੜੀ, ਆਈ.ਏ.ਐਸ.

ਕਿਰਤ ਕਮਿਸ਼ਨਰ, ਪੰਜਾਬ

ਮਿਤੀ 24 ਜੂਨ, 2022